



Punjab Government Gazette

Published by Authority

No. 45]

CHANDIGARH, FRIDAY, NOVEMBER 17, 2023 (KARTIKA 26, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.



Punjab State Power Corporation Limited

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ

ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 25 ਅਕਤੂਬਰ, 2023

ਨੰ: 102/ਟੀ.ਐਸ.ਐਨ-207/Vol-XII.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।

66 ਕੇਵੀ ਲਾਈਨਾਂ ਦੇ ਕੰਮ ਬਾਬਤ ਸਾਲ 2023-24

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਨੰ: ਜਿੱਥੇ ਲਾਈਨ ਨੇ ਲੰਘਣਾ ਹੈ।	ਅੰਦਾਜ਼ਨ ਲਾਈਨ ਦੀ ਲੰਬਾਈ ਕਿ:ਮੀ: ਵਿੱਚ	ਸਾਈਜ਼ ਆਫ ਕੰਡਕਟਰ/ ਕੇਬਲ (sq. mm)	ਅੰਦਾਜ਼ਨ ਕੀਮਤ (ਲੱਖਾਂ ਵਿੱਚ)
1 ਐਕਸਟੈਂਸ਼ਨ ਇੰਨ ਲੋਡ ਆਫ ਮੈਸ. ਸੂਰਿਯਾ ਸਟੀਲ ਇੰਡਸਟਰੀਜ਼, ਅੰਬੇ ਮਾਜਰਾ, ਮੰਡੀ ਗੋਬਿੰਦਗੜ੍ਹ ਟੈਪਿੰਗ ਫਰਾਮ 220 ਕੇਵੀ ਸ/ਸ ਜੀ-1, ਮੰਡੀ ਗੋਬਿੰਦਗੜ੍ਹ ਟੂ 66 ਕੇਵੀ ਮਾਡਰਨ ਸਟੀਲਜ਼। (ਰੀ-ਰਿਵਾਇਜ਼ਡ) (ਡਿਪਾਜ਼ਿਟ ਵਰਕ) (ਪਿੰਡ-ਅੰਬੇ ਮਾਜਰਾ)	U/G Cable 0.522 Ckt. KM	240 sq. mm	134
2 ਐਕਸਟੈਂਸ਼ਨ ਆਫ ਲੋਡ ਆਫ ਮੈਸ. ਇਮਪ੍ਰੈਸ਼ਨ ਸਕਿਊਰਟੀਜ਼ ਪ੍ਰਾਈਵੇਟ ਲਿਮ., ਤਲਵਾੜਾ ਰੋਡ, ਮੰਡੀ ਗੋਬਿੰਦਗੜ੍ਹ ਬਾਏ ਟੈਪਿੰਗ ਦ	0.020 Ckt. KM	200 sq. mm	7

ਐਗਜ਼ਿਸਟਿੰਗ 66 ਕੇਵੀ ਓਸਿਸ ਲਾਈਨ। (ਡਿਪਾਜ਼ਿਟ ਵਰਕ) (ਥਾਵਾਂ-ਤਲਵਾੜਾ ਰੋਡ, ਮੰਡੀ ਗੋਬਿੰਦਗੜ੍ਹ)				
3	ਰੇਜ਼ਿੰਗ/ਸ਼ਿਫਟਿੰਗ ਆਫ 66 ਕੇਵੀ ਰਿਹਾਣਾ ਜੱਟਾਂ-ਪਾਤਾਰਾ (ਐਸ.ਸੀ. ਆਨ ਡੀ.ਸੀ.) ਲਾਈਨ ਡਿਊ ਟੂ ਡਿਵੈਲਪਮੈਂਟ ਆਫ 6 ਲੇਨ ਜਲੰਧਰ ਬਾਈਪਾਸ ਸਟਾਰਟਿੰਗ ਫਰਾਮ ਕਾਹਲਵਾਨ (ਐਨ.ਐਚ. -03) (0 ਕਿ:ਮੀ:) ਐਨਡਿੰਗ ਐਟ ਕੰਗ ਸਾਬੂ (ਐਨ.ਐਚ. 703) (46ਲ500 ਕਿ:ਮੀ:) ਐਜ ਪਾਰਟ ਆਫ ਨਾਰਥ-ਸਾਊਥ ਕੋਰੀਡੋਰ ਡੀਕੰਨਜ਼ੈਸ਼ਨ ਇੰਨ ਦ ਸਟੇਟ ਆਫ ਪੰਜਾਬ ਆਨ ਐਚਏਐਮ ਮੋਡ ਅੰਡਰ ਭਾਰਤਮਾਲਾ ਪ੍ਰੀਯੋਜਨਾ (ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.) (ਪਿੰਡ- ਨੰਗਲ ਫਤੇਹ ਖਾਨ, ਪਾਤਾਰਾ)	0.118 Ckt. KM	200 sq. mm	15
4	66 ਕੇਵੀ ਲਾਈਨ ਫਰਾਮ 220 ਕੇਵੀ ਸ/ਸ ਧਨੌਲਾ ਟੂ 66 ਕੇਵੀ ਸ/ਸ ਆਈ.ਓ.ਐਲ. ਫਤਿਹਗੜ੍ਹ ਛੰਨਾ (ਡਿਪਾਜ਼ਿਟ ਵਰਕ)(ਪਿੰਡ- ਧਨੌਲਾ, ਫਤਿਹਗੜ੍ਹ ਛੰਨਾ)	O/H 7.828 Ckt. KM U/G Cable 0.492 Ckt. KM	200 sq. mm 240 sq. mm	421
5	ਸਟਰਿੰਗਿੰਗ ਆਫ 2nd ਸਰਕਟ ਆਫ ਹੁਸ਼ਿਆਰਪੁਰ - ਨਸਰਾਲਾ ਲਾਈਨ ਅਪ ਟੂ ਮਲਟੀਸਰਕਟ ਟਾਵਰ ਨੰ: 10 ਅਲੋਗਵਿਦ ਰੀ-ਓਰੀਇੰਨਟੇਸ਼ਨ ਆਫ ਗੈਂਟਰੀ ਐਟ 220 ਕੇਵੀ ਸ/ਸ ਹੁਸ਼ਿਆਰਪੁਰ (ਥਾਵਾਂ- 220 ਕੇਵੀ ਸ/ਸ ਹੁਸ਼ਿਆਰਪੁਰ)	1.590 Ckt. KM	200 sq. mm	15
6	ਨਿਊ 66 ਕੇਵੀ ਐਸ.ਸੀ. ਆਨ ਡੀ.ਸੀ. ਲਾਈਨ ਫਰਾਮ ਦ ਪ੍ਰੋਪੋਜ਼ਡ ਸਾਈਟ ਆਫ 50 ਮੈਗਾਵਾਟ ਸੋਲਰ ਪਲਾਂਟ ਐਟ ਪਿੰਡ ਪੋਜੇਵਾਲ ਟੂ 66 ਕੇਵੀ ਸ/ਸ ਸੜੋਆ। (ਡਿਪਾਜ਼ਿਟ ਵਰਕ) (ਪਿੰਡ- ਪੋਜੇਵਾਲ, ਤੋਰੇਵਾਲ, ਕਰੀਮਪੁਰ, ਨਵਾਂ ਗਰਾਂ, ਸੜੋਆ)	O/H 3.797 Ckt. KM U/G Cable 0.268 Ckt. KM	420 sq. mm 630 sq. mm	356
7	ਨਿਊ 66 ਕੇਵੀ ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 220 ਕੇਵੀ ਗ/ਸ/ਸ ਕੋਟ ਕਰੋੜ ਟੂ 66 ਕੇਵੀ ਸ/ਸ ਮਿਰਜ਼ੇ ਕੇ।(ਪਿੰਡ- ਕੋਟ ਕਰੋੜ ਕਲਾਂ, ਲਾਲੇ, ਭੋਲੂ ਵਾਲਾ, ਤੁੰਬੇਰ ਵਾਲਾ, ਪਤਲੀ ਸਰਦਾਰਾਂ ਵਾਲੀ, ਜੀਤ ਸਿੰਘ ਵਾਲਾ, ਲੋਹਾਮ, ਵਾੜਾ ਭਾਈ ਕਾ, ਮਿਰਜ਼ੇ ਕੇ)	10.793 Ckt. KM	200 sq. mm	407
8	ਰੇਜ਼ਿੰਗ/ਸ਼ਿਫਟਿੰਗ ਆਫ ਐਗਜ਼ਿਸਟਿੰਗ 66 ਕੇਵੀ ਆਰ.ਪੀ. ਲਾਈਨ ਫਰਾਮ ਝੋਕ ਹਰੀਹਰ ਟੂ ਟਿੱਬੀ ਖੁਰਦ ਫਰਾਮ ਐਗਜ਼ਿਸਟਿੰਗ ਰੇਲਵੇ ਟਰੈਕ ਫਿਰੋਜ਼ਪੁਰ - ਫਾਜ਼ਿਲਕਾ ਐਟ ਕਰਾਸਿੰਗ ਕਿ:ਮੀ: 12/1-2 (ਪਿੰਡ- ਬੇਗੂ ਮਾਹੁ)	0.489 Ckt. KM	200 sq. mm	30

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜ਼ਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜ਼ਰੂਰੀ ਹਨ। ਇਸ ਲਈ ਪੀ.ਐਸ.ਪੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ। ਇਸ ਲਈ ਇੰਡੀਅਨ ਇਲੈਕਟ੍ਰੀਸਿਟੀ ਐਕਟ-2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ ਓਵਰ ਰਾਈਡਿੰਗ ਇਨੈਕਟਮੈਂਟ ਜੋ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਹੁਕਮ ਨੰ: S/O. 46/C.A. 36/2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ-ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ ਬਿਨਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜ਼ੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਆਰਜ਼ੀ ਰਸਤੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ., ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿੱਚ ਵੇਖੇ ਜਾ ਸਕਦੇ ਹਨ। ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੌਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ। ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੜੀਂਦੇ ਹਨ।

ਸਹੀ/-

ਉਪ ਮੁੱਖ ਇੰਜੀ./ਟਰਾਂਸਮਿਸ਼ਨ ਲਾਈਨ(ਡ),
ਪੀ.ਐਸ.ਪੀ.ਸੀ.ਐਲ.
ਬੀ-1, ਸ਼ਕਤੀ ਵਿਹਾਰ, ਪਟਿਆਲਾ।

ਸਹੀ/-

ਮੁੱਖ ਇੰਜੀਨੀਅਰ/ਟੀ.ਐਸ.,
ਪੀ.ਐਸ.ਪੀ.ਸੀ.ਐਲ.,
ਬੀ-1, ਸ਼ਕਤੀ ਵਿਹਾਰ, ਪਟਿਆਲਾ।


Punjab State Power Corporation Limited

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 25th October, 2023

NO. 102/TSN-207/Vol-XII.-It is hereby notified that Punjab State Power Corporation Ltd. (here-in-after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2023-24

Sr. No.	Name of Work indicating the villages/localities over which the line is to pass	Approx. Length of line in Kms.	Size of conductor/ Cable (sq. mm)	Approx. Cost (Rs in Lacs)
1	Extension in load of M/s Surya Steel Industries, Ambey Majra, Mandi Gobindgarh tapping from 220 KV S/S G-1, MGG to 66 KV Modern Steels. (Re-revised) (Deposit work) (Village - Ambey Majra)	U/G Cable 0.522 Ckt. KM	240 sq. mm	134
2	Extension of load of M/s Impression Securities Pvt. Ltd, Talwara road, Mandi Gobindgarh by tapping the existing 66 KV Oasis line (Deposit work) (Locality-Talwara road, Mandi Gobindgarh)	0.020 Ckt. KM	200 sq. mm	7
3	Raising/Shifting of 66 KV Rehana Jattan – Patara SC on DC line due to development of 6 lane Jalandhar Bypass starting from Kahlwan (NH-03) (0KM) ending at Kang Sabhu (NH-703) (46+500 KM) as part of North – South Corridor decongestion in the state of Punjab on HAM mode under Bhartmala Priyojna (Deposit work of NHAI) (Village – Nangal Faten Khan, Patara)	0.118 Ckt. KM	200 sq. mm	15
4	66 KV line from 220 KV S/S Dhanaula to 66 KV S/S IOL Fatehgarh Channa (Deposit work)(Villages-Dhanaula, Fatehgarh Channa)	O/H 7.828 Ckt. KM U/G Cable 0.492 Ckt. KM	200 sq. mm 240 sq. mm	421

5	Stringing of 2nd ckt of Hoshiarpur – Nasrula line up to Mckt tower no. 10 along with re- orientation of gantry at 220 KV S/S Hoshiarpur. (Locality- 220 KV S/S Hoshiarpur)	1.590 Ckt. KM	200 sq. mm	15
6	New 66 KV SC on DC line from the proposed site of 50 MW Solar Plant at village Pojewal to 66 KV S/S Saroya (Deposit work) (Villages – Pojewal, Torowal, Karimpur, Nawan Gran, Saroya)	O/H 3.797 Ckt. KM U/G Cable 0.268 Ckt. KM	420 sq. mm 630 sq. mm	356
7	New 66 KV SC on DC line from 220 KV G/S/S Kot Karor to 66 KV S/S Mirze Ke. (Villages- Kot karor Kalan, Lalle, Bholu Wala, Tumbher wala, Patli Sardaran Wali, Jit Singh Wala, Loham, Wara Bhai Ka, Mirze Ke)	10.793 Ckt. KM	200 sq. mm	407
8	Raising / shifting of existing 66 kV RP line from Jhoke Harihar to Tibbi Khurd from existing railway track Ferozpur- Fazilka at crossing KM 12/1-2.(Village- Begu Mahu)	0.489 Ckt. KM	200 sq. mm	30

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/C.A. 36/2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/or representations in respect of the above schemes if any should be sent to the undersigned.

The above works have been planned to augment/add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-
Dy. CE /Trans. Lines (D),
PSPCL, B-1, Shakti Vihar,
Patiala.

Sd/-
Chief Engineer/TS,
PSPCL,B-1, Shakti Vihar,
Patiala.

[207-1]